

 Print Page

Sri Guru Granth Sahib

Displaying 643 of

ਸਲੋਕੁ ਮਃ ੩ ॥

Salok Ma 3 ॥

Shalok, Third Mehl:

ਸੋਰਠਿ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੬੪੩

ਹਉਮੈ ਜਲਤੇ ਜਲਿ ਮੁਏ ਭ੍ਰਮਿ ਆਏ ਦੂਜੈ ਭਾਇ ॥

Houmai Jalathae Jal Mueae Bhram Aaeae Dhoojai Bhaae ॥

In the flames of egotism, he is burnt to death; he wanders in doubt and the love of duality.

ਸੋਰਠਿ ਵਾਰ (ਮਃ ੪) (੨) ਸ. (੩) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੬੪੩ ਪੰ. ੧

Raag Sorath Guru Amar Das

ਪੂਰੈ ਸਤਿਗੁਰਿ ਰਾਖਿ ਲੀਏ ਆਪਣੈ ਪੰਨੈ ਪਾਇ ॥

Poorai Sathigur Raakh Leeeae Aapanai Pannai Paae ॥

The Perfect True Guru saves him, making him His own.

ਸੋਰਠਿ ਵਾਰ (ਮਃ ੪) (੨) ਸ. (੩) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੬੪੩ ਪੰ. ੧

Raag Sorath Guru Amar Das

ਇਹੁ ਜਗੁ ਜਲਤਾ ਨਦਰੀ ਆਇਆ ਗੁਰ ਕੈ ਸਬਦਿ ਸੁਭਾਇ ॥

Eihu Jag Jalathaa Nadharee Aaeiaa Gur Kai Sabadh Subhaae ॥

This world is burning; through the Sublime Word of the Guru's Shabad, this comes to be seen.

ਸੋਰਠਿ ਵਾਰ (ਮਃ ੪) (੨) ਸ. (੩) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੬੪੩ ਪੰ. ੨

Raag Sorath Guru Amar Das

ਸਬਦਿ ਰਤੇ ਸੇ ਸੀਤਲ ਭਏ ਨਾਨਕ ਸਚੁ ਕਮਾਇ ॥੧॥

Sabadh Rathae Sae Seethal Bheae Naanak Sach Kamaae ॥1॥

Those who are attuned to the Shabad are cooled and soothed; O Nanak, they practice Truth. ॥1॥

ਸੋਰਠਿ ਵਾਰ (ਮਃ ੪) (੨) ਸ. (੩) ੧:੪ - ਗੁਰੂ ਗ੍ਰੰਥ ਸਾਹਿਬ: ਅੰਗ ੬੪੩ ਪੰ. ੨

Raag Sorath Guru Amar Das

ਮਃ ੩ ॥

Ma 3 ॥

Third Mehl:

ਸੋਰਠਿ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੬੪੩

ਸਫਲਿਓ ਸਤਿਗੁਰੁ ਸੇਵਿਆ ਧੰਨੁ ਜਨਮੁ ਪਰਵਾਣੁ ॥

Safaliou Sathigur Saeviaa Dhhann Janam Paravaan ||

Service to the True Guru is fruitful and rewarding; blessed and acceptable is such a life.

ਸੋਰਠਿ ਵਾਰ (ਮਃ ੪) (੨) ਸ. (੩) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੬੪੩ ਪੰ. ੩

Raag Sorath Guru Amar Das

ਜਿਨਾ ਸਤਿਗੁਰੁ ਜੀਵਦਿਆ ਮੁਇਆ ਨ ਵਿਸਰੈ ਸੇਈ ਪੁਰਖ ਸੁਜਾਣ ॥

Jinaa Sathigur Jeevadhiaa Mueiaa N Visarai Saeeee Purakh Sujaan ||

Those who do not forget the True Guru, in life and in death, are truly wise people.

ਸੋਰਠਿ ਵਾਰ (ਮਃ ੪) (੨) ਸ. (੩) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੬੪੩ ਪੰ. ੩

Raag Sorath Guru Amar Das

ਕੁਲੁ ਉਧਾਰੇ ਆਪਣਾ ਸੋ ਜਨੁ ਹੋਵੈ ਪਰਵਾਣੁ ॥

Kul Oudhhaarae Aapanaa So Jan Hovai Paravaan ||

Their families are saved, and they are approved by the Lord.

ਸੋਰਠਿ ਵਾਰ (ਮਃ ੪) (੨) ਸ. (੩) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੬੪੩ ਪੰ. ੪

Raag Sorath Guru Amar Das

ਗੁਰਮੁਖਿ ਮੁਏ ਜੀਵਦੇ ਪਰਵਾਣੁ ਹਰਿ ਮਨਮੁਖ ਜਨਮਿ ਮਰਾਹਿ ॥

Guramukh Mueae Jeevadae Paravaan Hehi Manamukh Janam Maraahi ||

The Gurmukhs are approved in death as in life, while the self-willed manmukhs continue the cycle of birth and death.

ਸੋਰਠਿ ਵਾਰ (ਮਃ ੪) (੨) ਸ. (੩) ੨:੪ - ਗੁਰੂ ਗ੍ਰੰਥ ਸਾਹਿਬ: ਅੰਗ ੬੪੩ ਪੰ. ੪

Raag Sorath Guru Amar Das

ਨਾਨਕ ਮੁਏ ਨ ਆਖੀਅਹਿ ਜਿ ਗੁਰ ਕੈ ਸਬਦਿ ਸਮਾਹਿ ॥੨॥

Naanak Mueae N Aakheeahi J Gur Kai Sabadh Samaahi ||2||

O Nanak, they are not described as dead, who are absorbed in the Word of the Guru's Shabad. ||2||

ਸੋਰਠਿ ਵਾਰ (ਮਃ ੪) (੨) ਸ. (੩) ੨:੫ - ਗੁਰੂ ਗ੍ਰੰਥ ਸਾਹਿਬ: ਅੰਗ ੬੪੩ ਪੰ. ੫

Raag Sorath Guru Amar Das

ਪਉੜੀ ॥

Pourree ||

Pauree:

ਸੋਰਠਿ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੬੪੩

ਹਰਿ ਪੁਰਖੁ ਨਿਰੰਜਨੁ ਸੇਵਿ ਹਰਿ ਨਾਮੁ ਧਿਆਈਐ ॥

Har Purakh Niranjana Saev Har Naam Dhhiaaeai ||

Serve the Immaculate Lord God, and meditate on the Lord's Name.

ਸੋਰਠਿ ਵਾਰ (ਮਃ ੪) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੬੪੩ ਪੰ. ੬

Raag Sorath Guru Amar Das

ਸਤਸੰਗਤਿ ਸਾਧੂ ਲਗਿ ਹਰਿ ਨਾਮਿ ਸਮਾਈਐ ॥

Sathasangath Saadhoo Lag Har Naam Samaaeai ||

Join the Society of the Holy Saints, and be absorbed in the Lord's Name.

ਸੋਰਠਿ ਵਾਰ (ਮਃ ੪) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੬੪੩ ਪੰ. ੬

Raag Sorath Guru Amar Das

ਹਰਿ ਤੇਰੀ ਵਡੀ ਕਾਰ ਮੈ ਮੂਰਖ ਲਾਈਐ ॥

Har Thaeree Vaddee Kaar Mai Moorakh Laaeai ||

O Lord, glorious and great is service to You; I am so foolish

ਸੋਰਠਿ ਵਾਰ (ਮਃ ੪) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੬੪੩ ਪੰ. ੬

Raag Sorath Guru Amar Das

ਹਉ ਗੋਲਾ ਲਾਲਾ ਤੁਧੁ ਮੈ ਹੁਕਮੁ ਫੁਰਮਾਈਐ ॥

Ho Golaa Laalaa Thudhh Mai Hukam Furamaaeai ||

- please, commit me to it. I am Your servant and slave; command me, according to Your Will.

ਸੋਰਠਿ ਵਾਰ (ਮਃ ੪) ੨:੪ - ਗੁਰੂ ਗ੍ਰੰਥ ਸਾਹਿਬ: ਅੰਗ ੬੪੩ ਪੰ. ੭

Raag Sorath Guru Amar Das

ਹਉ ਗੁਰਮੁਖਿ ਕਾਰ ਕਮਾਵਾ ਜਿ ਗੁਰਿ ਸਮਝਾਈਐ ॥੨॥

Ho Guramukh Kaar Kamaavaa J Gur Samajhaaeai ||2||

As Gurmukh, I shall serve You, as Guru has instructed me. ||2||

ਸੋਰਠਿ ਵਾਰ (ਮਃ ੪) ੨:੫ - ਗੁਰੂ ਗ੍ਰੰਥ ਸਾਹਿਬ: ਅੰਗ ੬੪੩ ਪੰ. ੭

Raag Sorath Guru Amar Das

ਸਲੋਕੁ ਮਃ ੩ ॥

Salok Ma 3 ||

Shalok, Third Mehl:

ਸੋਰਠਿ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੬੪੩

ਪੂਰਬਿ ਲਿਖਿਆ ਕਮਾਵਣਾ ਜਿ ਕਰਤੈ ਆਪਿ ਲਿਖਿਆਸੁ ॥

Poorab Likhiaa Kamaavanaa J Karathai Aap Likhiaas ||

He acts according to pre-ordained destiny, written by the Creator Himself.

ਸੋਰਠਿ ਵਾਰ (ਮਃ ੪) (੩) ਸ. (੩) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੬੪੩ ਪੰ. ੮

Raag Sorath Guru Amar Das

ਮੋਹ ਠਗਉਲੀ ਪਾਈਅਨੁ ਵਿਸਰਿਆ ਗੁਣਤਾਸੁ ॥

Moh Thagouleee Paaeean Visariaa Gunathaas ||

Emotional attachment has drugged him, and he has forgotten the Lord, the treasure of virtue.

ਸੋਰਠਿ ਵਾਰ (ਮਃ ੪) (੩) ਸ. (੩) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੬੪੩ ਪੰ. ੯

Raag Sorath Guru Amar Das

ਮਤੁ ਜਾਣਹੁ ਜਗੁ ਜੀਵਦਾ ਦੂਜੈ ਭਾਇ ਮੁਇਆਸੁ ॥

Math Jaanahu Jag Jeevadhhaa Dhoojai Bhaae Mueiaas ||

Don't think that he is alive in the world - he is dead, through the love of duality.

ਸੋਰਠਿ ਵਾਰ (ਮਃ ੪) (੩) ਸ. (੩) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੬੪੩ ਪੰ. ੯

Raag Sorath Guru Amar Das

ਜਿਨੀ ਗੁਰਮੁਖਿ ਨਾਮੁ ਨ ਚੇਤਿਓ ਸੇ ਬਹਣਿ ਨ ਮਿਲਨੀ ਪਾਸਿ ॥

Jinee Guramukh Naam N Chaethiou Sae Behan N Milanee Paas ||

Those who do not meditate on the Lord, as Gurmukh, are not permitted to sit near the Lord.

ਸੋਰਠਿ ਵਾਰ (ਮਃ ੪) (੩) ਸ. (੩) ੧:੪ - ਗੁਰੂ ਗ੍ਰੰਥ ਸਾਹਿਬ: ਅੰਗ ੬੪੩ ਪੰ. ੯

Raag Sorath Guru Amar Das

ਦੁਖੁ ਲਾਗਾ ਬਹੁ ਅਤਿ ਘਣਾ ਪੁਤੁ ਕਲਤੁ ਨ ਸਾਥਿ ਕੋਈ ਜਾਸਿ ॥

Dhukh Laagaa Bahu Ath Ghanaa Puth Kalath N Saathh Koe Jaas ||

They suffer the most horrible pain and suffering, and neither their sons nor their wives go along with them.

ਸੋਰਠਿ ਵਾਰ (ਮਃ ੪) (੩) ਸ. (੩) ੧:੫ - ਗੁਰੂ ਗ੍ਰੰਥ ਸਾਹਿਬ: ਅੰਗ ੬੪੩ ਪੰ. ੧੦

Raag Sorath Guru Amar Das

ਲੋਕਾ ਵਿਚਿ ਮੁਹੁ ਕਾਲਾ ਹੋਆ ਅੰਦਰਿ ਉਭੇ ਸਾਸ ॥

Lokaa Vich Muhu Kaalaa Hoaa Andhar Oubhae Saas ||

Their faces are blackened among men, and they sigh in deep regret.

ਸੋਰਠਿ ਵਾਰ (ਮਃ ੪) (੩) ਸ. (੩) ੧:੬ - ਗੁਰੂ ਗ੍ਰੰਥ ਸਾਹਿਬ: ਅੰਗ ੬੪੩ ਪੰ. ੧੧

Raag Sorath Guru Amar Das

ਮਨਮੁਖਾ ਨੋ ਕੋ ਨ ਵਿਸਹੀ ਚੁਕਿ ਗਇਆ ਵੇਸਾਸੁ ॥

Manamukhaa No Ko N Visehee Chuk Gaeiaa Vaesaas ||

No one places any reliance in the self-willed manmukhs; trust in them is lost.

ਸੋਰਠਿ ਵਾਰ (ਮਃ ੪) (੩) ਸ. (੩) ੧:੭ - ਗੁਰੂ ਗ੍ਰੰਥ ਸਾਹਿਬ: ਅੰਗ ੬੪੩ ਪੰ. ੧੧

Raag Sorath Guru Amar Das

ਨਾਨਕ ਗੁਰਮੁਖਾ ਨੋ ਸੁਖੁ ਅਗਲਾ ਜਿਨਾ ਅੰਤਰਿ ਨਾਮ ਨਿਵਾਸੁ ॥੧॥

Naanak Guramukhaa No Sukh Agalaa Jinaa Anthar Naam Nivaas ||1||

O Nanak, the Gurmukhs live in absolute peace; the Naam, the Name of the Lord, abides within them. ||1||

ਸੋਰਠਿ ਵਾਰ (ਮਃ ੪) (੩) ਸ. (੩) ੧:੮ - ਗੁਰੂ ਗ੍ਰੰਥ ਸਾਹਿਬ: ਅੰਗ ੬੪੩ ਪੰ. ੧੨

Raag Sorath Guru Amar Das

ਮਃ ੩ ॥

Ma 3 ॥

Third Mehl:

ਸੋਰਠਿ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੬੪੩

ਸੇ ਸੈਣ ਸੇ ਸਜਣਾ ਜਿ ਗੁਰਮੁਖਿ ਮਿਲਹਿ ਸੁਭਾਇ ॥

Sae Sain Sae Sajanaa J Guramukh Milehi Subhaae ||

They alone are relatives, and they alone are friends, who, as Gurmukh, join together in love.

ਸੋਰਠਿ ਵਾਰ (ਮਃ ੪) (੩) ਸ. (੩) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੬੪੩ ਪੰ. ੧੨

Raag Sorath Guru Amar Das

ਸਤਿਗੁਰ ਕਾ ਭਾਣਾ ਅਨਦਿਨੁ ਕਰਹਿ ਸੇ ਸਚਿ ਰਹੇ ਸਮਾਇ ॥

Sathigur Kaa Bhaanaa Anadhin Karehi Sae Sach Rehae Samaae ||

Night and day, they act according to the True Guru's Will; they remain absorbed in the True Name.

ਸੋਰਠਿ ਵਾਰ (ਮਃ ੪) (੩) ਸ. (੩) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੬੪੩ ਪੰ. ੧੩

Raag Sorath Guru Amar Das

ਦੂਜੈ ਭਾਇ ਲਗੇ ਸਜਣ ਨ ਆਖੀਅਹਿ ਜਿ ਅਭਿਮਾਨੁ ਕਰਹਿ ਵੇਕਾਰ ॥

Dhoojai Bhaae Lagae Sajan N Aakheeahi J Abhimaan Karehi Vaekaar ||

Those who are attached to the love of duality are not called friends; they practice egotism and corruption.

ਸੋਰਠਿ ਵਾਰ (ਮਃ ੪) (੩) ਸ. (੩) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੬੪੩ ਪੰ. ੧੩

Raag Sorath Guru Amar Das

ਮਨਮੁਖ ਆਪ ਸੁਆਰਥੀ ਕਾਰਜੁ ਨ ਸਕਹਿ ਸਵਾਰਿ ॥

Manamukh Aap Suaarathhee Kaaraj N Sakehi Savaar ||

The self-willed manmukhs are selfish; they cannot resolve anyone's affairs.

ਸੋਰਠਿ ਵਾਰ (ਮਃ ੪) (੩) ਸ. (੩) ੨:੪ - ਗੁਰੂ ਗ੍ਰੰਥ ਸਾਹਿਬ: ਅੰਗ ੬੪੩ ਪੰ. ੧੪

Raag Sorath Guru Amar Das

ਨਾਨਕ ਪੂਰਬਿ ਲਿਖਿਆ ਕਮਾਵਣਾ ਕੋਇ ਨ ਮੇਟਣਹਾਰੁ ॥੨॥

Naanak Poorab Likhiaa Kamaavanaa Koe N Maettanehaar ||2||

O Nanak, they act according to their pre-ordained destiny; no one can erase it. ||2||

ਸੋਰਠਿ ਵਾਰ (ਮਃ ੪) (੩) ਸ. (੩) ੨:੫ - ਗੁਰੂ ਗ੍ਰੰਥ ਸਾਹਿਬ: ਅੰਗ ੬੪੩ ਪੰ. ੧੫

Raag Sorath Guru Amar Das

ਪਉੜੀ ॥

Pourree ||

Pauree:

ਸੋਰਠਿ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੬੪੩

ਤੁਧੁ ਆਪੇ ਜਗਤੁ ਉਪਾਇ ਕੈ ਆਪਿ ਖੇਲੁ ਰਚਾਇਆ ॥

Thudhh Aapae Jagath Oupaae Kai Aap Khael Rachaaeiaa ||

You Yourself created the world, and You Yourself arranged the play of it.

ਸੋਰਠਿ ਵਾਰ (ਮਃ ੪) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੬੪੩ ਪੰ. ੧੫

Raag Sorath Guru Amar Das

ਤ੍ਰੈ ਗੁਣ ਆਪਿ ਸਿਰਜਿਆ ਮਾਇਆ ਮੋਹੁ ਵਧਾਇਆ ॥

Thrai Gun Aap Sirajiaa Maaeiaa Mohu Vadhhaaeiaa ||

You Yourself created the three qualities, and fostered emotional attachment to Maya.

ਸੋਰਠਿ ਵਾਰ (ਮਃ ੪) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੬੪੩ ਪੰ. ੧੬

Raag Sorath Guru Amar Das

ਵਿਚਿ ਹਉਮੈ ਲੇਖਾ ਮੰਗੀਐ ਫਿਰਿ ਆਵੈ ਜਾਇਆ ॥

Vich Houmai Laekhaa Mangeeai Fir Aavai Jaaeiaa ||

He is called to account for his deeds done in egotism; he continues coming and going in reincarnation.

ਸੋਰਠਿ ਵਾਰ (ਮਃ ੪) ੩:੩ - ਗੁਰੂ ਗ੍ਰੰਥ ਸਾਹਿਬ: ਅੰਗ ੬੪੩ ਪੰ. ੧੬

Raag Sorath Guru Amar Das

ਜਿਨਾ ਹਰਿ ਆਪਿ ਕ੍ਰਿਪਾ ਕਰੇ ਸੇ ਗੁਰਿ ਸਮਝਾਇਆ ॥

Jinaa Har Aap Kirapaa Karae Sae Gur Samajhaaeiaa ||

The Guru instructs those whom the Lord Himself blesses with Grace.

ਸੋਰਠਿ ਵਾਰ (ਮਃ ੪) ੩:੪ - ਗੁਰੂ ਗ੍ਰੰਥ ਸਾਹਿਬ: ਅੰਗ ੬੪੩ ਪੰ. ੧੭

Raag Sorath Guru Amar Das

ਬਲਿਹਾਰੀ ਗੁਰ ਆਪਣੇ ਸਦਾ ਸਦਾ ਘੁਮਾਇਆ ॥੩॥

Balihaaree Gur Aapanae Sadhaa Sadhaa Ghumaaeiaa ||3||

I am a sacrifice to my Guru; forever and ever, I am a sacrifice to Him. ||3||

ਸੋਰਠਿ ਵਾਰ (ਮਃ ੪) ੩:੫ - ਗੁਰੂ ਗ੍ਰੰਥ ਸਾਹਿਬ: ਅੰਗ ੬੪੩ ਪੰ. ੧੭

Raag Sorath Guru Amar Das

ਸਲੋਕੁ ਮਃ ੩ ॥

Salok Ma 3 ॥

Shalok, Third Mehl:

ਸੋਰਠਿ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੬੪੩

ਮਾਇਆ ਮਮਤਾ ਮੋਹਣੀ ਜਿਨਿ ਵਿਣੁ ਦੰਤਾ ਜਗੁ ਖਾਇਆ ॥

Maaeiaa Mamathaa Mohanee Jin Vin Dhanthaa Jag Khaaeiaa ॥

The love of Maya is enticing; without teeth, it has eaten up the world.

ਸੋਰਠਿ ਵਾਰ (ਮਃ ੪) (੪) ਸ. (੩) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੬੪੩ ਪੰ. ੧੮

Raag Sorath Guru Amar Das

ਮਨਮੁਖ ਖਾਧੇ ਗੁਰਮੁਖਿ ਉਬਰੇ ਜਿਨੀ ਸਚਿ ਨਾਮਿ ਚਿਤੁ ਲਾਇਆ ॥

Manamukh Khaadhhae Guramukh Oubarae Jinee Sach Naam Chith Laaeiaa ॥

The self-willed manmukhs are eaten away, while the Gurmukhs are saved; they focus their consciousness on the True Name.

ਸੋਰਠਿ ਵਾਰ (ਮਃ ੪) (੪) ਸ. (੩) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੬੪੩ ਪੰ. ੧੮

Raag Sorath Guru Amar Das

ਬਿਨੁ ਨਾਵੈ ਜਗੁ ਕਮਲਾ ਫਿਰੈ ਗੁਰਮੁਖਿ ਨਦਰੀ ਆਇਆ ॥

Bin Naavai Jag Kamalaa Firai Guramukh Nadharee Aaeiaa ॥

Without the Name, the world wanders around insane; the Gurmukhs come to see this.

ਸੋਰਠਿ ਵਾਰ (ਮਃ ੪) (੪) ਸ. (੩) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੬੪੩ ਪੰ. ੧੯

Raag Sorath Guru Amar Das